

MTL/SEC/2022-23/18

Date: 01.08.2022

To,
The Secretary,
Bombay Stock Exchange Limited,
Floor 25, P. J. Towers
Dalal Street
Mumbai- 400001 (MH)

Dear Sir/Madam,

SCRIP Code No.: 511768 (MASTERTR)

Subject: **News-Paper Publications Under Regulation 47 of the SEBI (Listing Obligations and Disclosure Requirements) Regulations, 2015**


With reference to the Regulation 47(1)(b) read with Schedule III of SEBI (Listing Obligations and Disclosure Requirements) Regulations, 2015, please find enclosed newspaper clippings published in Financial Express (English) and Desh Sewak (Punjabi) on Sunday, the 31st day of July, 2022 in respect of Intimation of Board Meeting for Quarter ended 30.06.2022.

Thanking You

Yours Faithfully

For Master Trust Limited

For MASTER TRUST LIMITED


Vikas Gupta Company Secretary

Company Secretary and Compliance Officer

Encl.: as above

MASTER TRUST LTD

CIN: L65991PB1985PLC006414

Regd. Office: Master Chambers, 19 Feroze Gandhi Market, Ludhiana-141001 • Tel.: 0161-3911500 • Fax: 0161-2402963

Corporate Office: 1012, 10th Floor, Arunachal Building, 19, Barakhamba Road, New Delhi-110001 • Tel.: 011-42111000 • Fax: 011-42111040

Email: secretarial@mastertrust.co.in • Website: www.mastertrust.co.in

www.mastertrust.co.in

CONTINENTAL SECURITIES LIMITED

REGD OFFICE: FLAT NO. 301, METRO PLAZA, PARIVAHAN MARG, JAIPUR, RAJASTHAN- 302001
CIN: L67120RJ1990PLC005371, Email: continentalsecuritieslimited@gmail.com

Statement of Financial Results for the Quarter Ended on 30th June 2022 (Rs. in Lakhs)

Table with 5 columns: Particulars, 3 months Ended, Preceding 3 Months ended, Corresponding 3 months ended in previous year, Previous Year Ended. Rows include Total income from operations, Net Profit, etc.

Note: The above is an extract of the detailed format of Quarterly Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015.

Place: Jaipur Date: 30.07.2022 For CONTINENTAL SECURITIES LIMITED Sd/- Rajesh Khuteta (Managing Director) DIN: 00167672

PUBLIC NOTICE

Whereas JMS INFRA REALTY PRIVATE LIMITED is in the process of undertaking of development of an Affordable Plotted Colony (DDJAY-2016), over an area measuring 16.56625 acres License No. 11 of 2022 dated 02.02.2022 falling in the revenue estate of Village Wazipur, Sector 95, Distt. Gurugram, Haryana has been examined /considered by the department under the policy issued vide memo no. 2295/2021/1775 dated 25.01.2021.

Whereas a revision of the said layout plan of the said colony is proposed to be effected by additional land admeasuring area 2.45625 acres Affordable Plotted Colony (DDJAY) for better and organized planning of the colony.

And whereas the o/o Director, Town & Country Planning (Haryana), Chandigarh, while granting L01 vide Memo No. 4604-B/JE(DS)-2022/22537 dated 29.07.2022, has required seeking of any objections/ suggestions regarding amendment in the layout plan as per policy 25.1.2021.

Accordingly, vide this public notice, objections are hereby invited from the general public on the approved layout plan.

Objections, if any, may be filed in the o/o Senior Town Planner, Sector 14, Gurugram, Haryana, or may be filed in our Corporate Office within 30 days of this notice, failing which it shall be assumed that there are no objections to the approved layout plan.

Place: Gurugram For JMS Infra Realty Pvt Ltd Date: 31-7-2022 Authorised Signatory

MASTER TRUST LIMITED

Regd. Office: Master Chambers, 3rd Floor, 19, Forceze Gandhi Market, Ludhiana-141001 (PB)
CIN : L65991PB1985PLC006414 Tel.: 0161-5043500

E-mail: secretarial@mastertrust.co.in Website: www.mastertrust.co.in

NOTICE

Notice, pursuant to regulation 47(1) (a) of the SEBI (Listing Obligations and Disclosure Requirements) Regulations, 2015, is hereby given that the meeting of Board of Directors of the Company will be held on Friday, the 5th day of August, 2022 at 4.00 P.M. at the Registered Office of the Company to consider and approve the Un-Audited Financial Results (Standalone and Consolidated) for the quarter ended 30th June, 2022.

By order of the Board For Master Trust Limited Sd/- (Harjeet Singh Arora) Managing Director Place : Ludhiana Date : 30.07.2022 DIN : 00663176

FORM NO. INC-25A BEFORE THE REGIONAL DIRECTOR, MINISTRY OF CORPORATE AFFAIRS NORTHERN REGION, NEW DELHI

In the matter of the Companies Act, 2013, section 14 of Companies Act, 2013 and rule 41 of the Companies (Incorporation) Rules, 2014

AND In the matter of M/s I.T.L. Stock and Sharebrokers Limited having its registered office at B-08, GD-ITL Towers, Top Floor, Netaji Subhash Place, Pitampura, Delhi 110034

Notice is hereby given to the general public that the company intending to make an application to the Central Government under section 14 of the Companies Act, 2013 read with aforesaid rules and is desirous of converting into a private limited company in terms of the special resolution passed at the 27th Annual General Meeting held on 25th July, 2022 to enable the company to give effect for such conversion.

Any person whose interest is likely to be affected by the proposed change/status of the company may deliver or cause to be delivered or sent by registered post with his objections supported by an affidavit stating the nature of his interest and grounds of opposition to the concerned Regional Director, Northern Region at B-2, Wing, 2nd Floor, Pt. Deendayal Anandya Bhowan C.G.O. Complex, New Delhi-110003, within fourteen days from the date of publication of this notice with a copy to the applicant company at its registered office at the address mentioned below:

Regd. Off: B-08, GD-ITL Towers, Top Floor, Netaji Subhash Place, Pitampura Delhi 110034 For and on behalf of the Applicant I.T.L. Stock and Sharebrokers Limited Sd/- Bajrang Lal Gupta Director DIN: 004153031

SBI STATE BANK OF INDIA Stressed Assets Recovery Branch-I

1st Floor, 23, Najafgarh Road, New Delhi-110015, Tel. 011-25419177, 25412977, E-mail : sbi.05169@sbi.co.in

APPENDIX - IV (Rule-8(1)) POSSESSION NOTICE (For Immovable Property)

Whereas, the undersigned being the Authorised Officer of the STATE BANK OF INDIA, Stressed Assets Recovery Branch, 23, Najafgarh Road, Near Zakhira, Floyer, New Delhi under the Securitisation and Reconstruction of Financial Assets and Enforcement of Security Interest Act 2002 (54 of 2002) and in exercise of powers conferred under section 13(12) read with rule 3 of the Security Interest (Enforcement) Rules, 2002 issued demand notice dated 27.04.2022 (PUBLISHED ON 14.05.2022) calling upon Mrs Sarika Sinha, Flat No 602, Tower-8, Puri Pratham, Sector-84, Faridabad, 121005 and Mr. Rishi Kumar Sinha, Symmetric Laboratories, 106-107, HSIDC, Sector-31, Faridabad - 121002 to repay the amount mentioned in the notice being Rs. 46,79,467.00 (Rs. Forty Six Lakhs Seventy Nine thousand Four hundred Sixty Seven only) as on 22.04.2022 with further interest, expenses and other charges etc. therein within 60 days from the date of receipt of the said notice.

The borrower / guarantor having failed to repay the amount, notice is hereby given to the borrower / guarantor and the public in general that the undersigned has taken possession of the property described herein below in exercise of powers conferred on him/her under sub-section (4) of section 13 of Act read with rule 8 of the Security Interest Enforcement Rules, 2002 on this 29th July 2022.

The borrower / guarantor in particular and the public in general is hereby cautioned not to deal with the property and any dealings with the property will be subject to the charge of the STATE BANK OF INDIA, Stressed Assets Recovery Branch, 23, Najafgarh Road, Near Zakhira Floyer, New Delhi for an amount of Rs. 46,79,467.00 (Rs. Forty Six Lakhs Seventy Nine thousand Four hundred Sixty Seven only) as on 22.04.2022 with costs, etc. thereon.

The borrower's attention is invited to provisions of sub-section (8) of section 13 of the Act, in respect of time available, to redeem the secured assets.

Table with 2 columns: Flat No. 602, Tower-T-8, Puri Pratham, Sector-84, Faridabad-121002 having super area 1100 sq ft in the name of Smt. Sarika Sinha W/o Sh Rishi Kumar Sinha. Date: 29-07-2022. Place: New Delhi. Authorised Officer, State Bank of India

pnb punjab national bank Together for the better

CIRCLE SASTR, BATHINDA (8199) PLOT NO. 445, MODEL TOWN PHASE-3, NEAR DADI POTI PARK, BATHINDA

POSSESSION NOTICE (FOR IMMOVABLE PROPERTY)

Whereas the Undersigned being "Authorized Officer" of Punjab National Bank, Bibi Wala Road, (165210), Bhatinda, under the Securitisation, Reconstruction of Financial Assets and Enforcement of Security Interest Act, 2002 in Exercise of powers conferred under section 13(2) read with Rule 3 security interest (Enforcement) Rules, 2002 issued a demand notice on the date mentioned against the account calling upon the respective borrower(s) / Guarantor(s) to repay the amount as mentioned against account within 60 days from the date of notice, date of receipt of the said notice.

The borrower(s)/Guarantor(s) having failed to repay the amount, notice is hereby given to the borrower(s)/Guarantor(s) and the public in general that the undersigned has taken Symbolic Possession of the property(ies) described here below in Exercise of the powers conferred on him under section 13(4) of said Act read with Rule 8 & 9 of the said Rules on the date mentioned against each account.

The borrower(s)/Guarantor(s) in particular & the public in general is hereby cautioned not to deal with the said property(ies) and dealing with the property(ies) will be subject to the charge of the Punjab National Bank, Bibi Wala Road, (165210), Bhatinda, for the amount and interest thereon.

The borrower(s)/ Guarantor(s) attention is invited to provisions of Sub-Section (8) of Section 13 of the Act, in respect of time available, to redeem the secured asset(s).

Table with 5 columns: Name of the Branch/Borrower(s)/Guarantor, Description of the Property Mortgaged, Date of Demand Notice, Date of Possession, Amount Outstanding. Rows include Branch Office: Bibi Wala Road, (165210), Bhatinda, Residential House measuring 70 sq. yards i.e. 0 Bigha-1, 2/5 Biswas 1, 2/5 Biswas of 72 Bigha-1 Biswas, etc.

Date: 30.07.2022 Place: Bathinda Authorized Officer

TATA CAPITAL FINANCIAL SERVICES LIMITED 7th Floor, Videocon Tower, Jhandewalan Extension, Block-E, Delhi - 110055

POSSESSION NOTICE (FOR IMMOVABLE PROPERTY) (As per Rule 8(1) of the Security Interest Enforcement Rules, 2002)

Whereas, the undersigned being the Authorized Officer of the Tata Capital Financial Services Ltd. under the Securitisation and Reconstruction of Financial Assets and Enforcement of Security Interest Act, 2002 and in exercise of powers conferred under section 13(12) read with Rule 3 of the Security Interest (Enforcement) Rules, 2002, issued a Demand Notice dated 12.04.2022 as below calling upon the Borrowers to repay the amount mentioned in the notice within 60 days from the date of the said notice.

The Borrowers, having failed to repay the amount, notice is hereby given to the Borrowers, in particular and the public, in general, that the undersigned has taken Possession of the property described herein below in exercise of powers conferred on him under Section 13(4) read with Rule 8 of the said Act.

The Borrowers, in particular, and the public in general, are hereby cautioned not to deal with the property and any dealings with the property will be subject to the charge of the Tata Capital Financial Services Limited, for an amount referred to below along with interest thereon and penal interest, charges, costs etc. from date of demand notice.

Table with 4 columns: Loan A/c No., Name of Obligor(s)/Legal Heir(s)/ Legal Representative(s), Amount as on Dated, Date of Constructive Possession. Rows include 1. M/S SUNRISE INTEGRATED EDUCATIONAL TRUST, 2. DEEP KAMAL AGARWAL HOUSE NUMBER 2, etc.

DESCRIPTION OF SECURED ASSETS/IMMOVABLE PROPERTIES: PROPERTY NUMBER 2: INDUSTRIAL INDEPENDENT SHED NUMBER 32, TYPE-B, AREA ADMEASURING 217 SQUARE YARDS, SITUATED AT ELECTRONIC CITY, SECTOR 18 (P), GURUGRAM, HARYANA, MORE PARTICULARLY DESCRIBED IN SALE DEED DATED 22.08.2006, EXECUTED IN FAVOR OF M/S SUN SYSTEM INSTITUTE OF INFORMATION TECHNOLOGY PVT. LTD., Through its Authorized Signatory VK AGARWAL & MANJU AGARWAL. BOUNDED AS: EAST : 12 MTR WIDE ROAD, WEST : INDEPENDENT SHED NUMBER 03, NORTH : INDEPENDENT SHED NUMBER 31, SOUTH : INDEPENDENT SHED NUMBER 33.

INDUSTRIAL INDEPENDENT SHED NUMBER 33, TYPE-B, AREA ADMEASURING 217 SQUARE YARDS, SITUATED AT ELECTRONIC CITY, SECTOR 18 (P), GURUGRAM, HARYANA, MORE PARTICULARLY DESCRIBED IN SALE DEED DATED 22.08.2006, EXECUTED IN FAVOR OF M/S SUN SYSTEM INSTITUTE OF INFORMATION TECHNOLOGY PVT. LTD., Through its Authorized Signatory VK AGARWAL & MANJU AGARWAL. BOUNDED AS: EAST : 12 MTR WIDE ROAD, WEST : INDEPENDENT SHED NUMBER 02 , NORTH : INDEPENDENT SHED NUMBER 32, SOUTH : INDEPENDENT SHED NUMBER 34

Date : 31-07-2022 Sd/- Authorized Officer For Tata Capital Financial Services Limited Place : Gurgaon/Alwar

Canara Bank

Premises & Estate Section, Circle Office, Vijnan Khand, Gosti Nagar, Lucknow-226010 Ph.: 0522-2307611 Email: pecoluck@canarabank.com

PREMISES REQUIRED

Table with 5 columns: Sl. No., District, Branch / Office, Carpet Area (approx.), Power Load, Bid System Type. Row 1: Sultanpur, Dhanpalgarj, 1,500 sqft, 15 kw, Two Bid System

The details are published in the Bank's website: http://www.canarabank.com. The necessary application forms may be obtained from our office OR downloaded from the Bank's website. Last date for submission is on 22.08.2022 up to 3:00 PM. Bank reserve its rights to reject any or all the offers without assigning any reasons whatsoever. Further, communications, corrigendum, amendments, if any, will be hosted in Bank's website only.

Date:31.07.2022 Place: Lucknow Deputy General Manager Circle Office, Lucknow

Advertisement for Indian Express featuring a man's face and the text 'I choose substance over sensation. Inform your opinion with credible journalism.'

TRAVANCORE TITANIUM PRODUCTS LIMITED (A Government of Kerala Undertaking)

Kochuveli, Thiruvananthapuram-695 021 Email: purchasettp@gmail.com, contract@tptpltd.in

E-TENDER NOTICE

Table with 4 columns: SI No., Name of Work, Tender ID, Due date. Rows include Calibration Test Bench in Instrumentation Section, Supply, Erection & Commissioning of Addl. I/O Panel for SAP PLC System

For more details & tenders please visit our web site www.travancoretitanium.com Sd/- Head of Department (Commercial)

A INFRASTRUCTURE LIMITED Regd. Office: Hamirgarh-311 025, Distt. Bhillwara, Rajasthan

Website: www.ainfrastructure.com, Email:cs@kanoria.org, CIN: L25191RJ1980PLC002077, Phone: 01482-286102, FAX: 01482 286104

NOTICE OF THE BOARD MEETING

Pursuant to Regulation 29 of the SEBI (Listing Obligations and Disclosure Requirements) Regulations, 2015, Notice is hereby given that a meeting of the Board of Directors of the Company will be held on Monday, 08th August, 2022, at 3.00 p.m. at the Corporate Office of the Company, at A-9A, Green Park Main, New Delhi -110016 to inter-alia consider and approve Un-Audited Financial Results of the Company for the quarter ended 30th June, 2022.

Place : Bhillwara Date : 31.07.2022 For A Infrastructure Limited Sd/- Lokesh Mundra Company Secretary

IDBI BANK LTD. Branch: A-14,Lajpat Nagar-2,New Delhi-110024

PUBLIC NOTICE FOR AUCTION OF GOLD ORNAMENTS IDBI BANK LTD

Offers are invited for the public auction of the gold ornaments, pledged in favour of the Bank, for the purpose of recovering the dues owed by the Borrower-Deepak Jaiswal to the Bank, as detailed below. The auction will be conducted on 03-08-2022 at 11 a.m. onwards in the Bank's premises at A-14, Lajpat Nagar-2, New Delhi-110024.

Table with 6 columns: SI No., Account No., Name of the Borrower & Address, Description of gold ornaments pledged, Gross weight in Grams, EMD in Rs., Reserve price in Rs. Rows include Deepak Jaiswal, BANGLES-2, EAR RINGS-2, CHAIN-2, CHAIN-1

The auction shall be subject to the terms and conditions of the sale stipulated by the Bank, a copy of which shall be displayed in the notice board of Lajpat Nagar Branch from 01.08.2022 to 03.08.2022 and interested parties may refer the same. A bidder Participating in the auction shall be deemed to have full knowledge of the aforesaid terms and conditions of sale. Last date of submission of the Bid is 02.08.2022. Place: New Delhi Sd/- Authorized Officer, IDBI Bank, Lajpat Nagar

Indian Bank Zonal Office, 55 The Mall, Meerut Cantt

POSSESSION NOTICE (For Immovable Property)

Notice is hereby given under the Securitisation and Reconstruction of Financial Assets and Enforcement (Security) Interest Act, 2002 and in exercise of powers conferred under Section 13(2) and 13(12) read with Rules 8 & 9 of Security Interest (Enforcement) Rules, 2002, the Authorised Officer issued a Demand Notice on the dates noted against each Account as mentioned hereinafter, calling upon them to repay the amount within 60 days from the date of receipt of the said Notice. The borrowers having failed to repay the amount, notice is hereby given to the under noted borrowers and the public in general that the undersigned has taken possession of the property/ies described herein below in exercise of powers conferred on him/her under Sec 13(4) of the said Act read with Rules 8 & 9 of the said Rules on the dates mentioned against each Account.

The borrower in particular and the public in general is hereby cautioned not to deal with the property/ies and any dealing with the property/ies will be subject to the charge of Indian Bank (erstwhile Allahabad Bank) for the amounts and interests thereon mentioned against each account herein below:

Table with 4 columns: Borrower / Guarantor Name & Address, Description of the Property, Date of Demand Notice, Outstanding Amount. Row 1: BRANCH : MEERUT UNIVERSITY, I.M/s Radhika Trading Co. (a Proprietorship concern of Mr. Prem Pal Singh (Borrower) Address: Shop No. 5, Om Plaza, Pallavapuram Phase 2, Meerut (2) Mr. Prempal Singh S/o Mr. Virendra Singh (Proprietor) Add: R-78, Pallavapuram Aishwarya Colony Pallavapuram Phase 2, Meerut (3) Mr. Virendra Singh (Guarantor); Add: R-78, Pallavapuram Aishwarya Colony Pallavapuram Phase 2, Meerut (4) Mr. Surya Pratap Singh S/o Mr. Virendra Singh (Guarantor/ Mortgagor) Add: R-78, Pallavapuram Aishwarya Colony Pallavapuram Phase 2, Meerut (5) Mrs. Radhika Devi W/o Sh. Virendra Singh R/o R-78, Pallavapuram Aishwarya Colony Pallavapuram Phase 2, Meerut

Date - 30.07.2022 Place - MEERUT Authorised Officer

SBI STATE BANK OF INDIA Stressed Assets Recovery Branch-I, Retail

1st Floor, 23, Najafgarh Road, New Delhi - 110015, Ph.: 25419177, 25412977, e-mail: sbi.05169@sbi.co.in

POSSESSION NOTICE [Under Rule 8(1) of Security Interest (Enforcement) Rules, 2002

Whereas the undersigned being the Authorized Officer of the State Bank of India under Securitization and Reconstruction of Financial Assets and Enforcement of Security Interest Act, 2002 (No.3 of 2002) and in exercise of powers conferred under section 13(12) read with Rule 3 of the Security Interest (Enforcement) Rules, 2002 issued a demand notice was issued on the dates mentioned against each account and stated hereinafter calling upon the borrower (hereinafter the borrower and guarantors are collectively referred to as "the Borrowers") to repay the amount within 60 days from the date of receipt of said notice.

The borrowers having failed to repay the amount, notice is hereby given to the borrowers and the public in general that the undersigned has taken possession of the property described herein below in exercise of powers conferred on him under sub- section 4 of section 13 of Act read with rule 8 of the Security Interest Enforcement Rules, 2002 on this the dates mentioned against each account.

The borrower/guarantor in particular and the public in general is hereby cautioned not to deal with the property and any dealings with the property will be subject to the charge of the State Bank of India for an amount and future interest at the contractual rate on the aforesaid amount together with incidental expenses, costs, charges, etc. thereon.

The borrower's/guarantor's/mortgagor's attention is invited to provision of sub-section (8) of section 13 of the Act in respect of time available to redeem the secured assets.

Table with 5 columns: Sr. No., Name of the Account / Borrower & address, Description of the property mortgaged/charged, Date of Demand Notice, Amount Outstanding. Rows include Mr. Krishan Veer & Mrs. Hiteshu Kumari, Residential flat No. E-1208, 12th Floor, Tower No-E, (Without Roof Right), OXY Homez, Village-Behta Hazipur, Bhopura Tilla Road, Pargana Loni, Tehsil & Distt : Ghaziabad, Uttar Pradesh, in the name of Mrs Priyanka Kumari & Sh Dhananjay Kumar Singh, Residential flat No. T26/1601, 16th Floor, Tower No 26, Paras Tierrea, Gh-01, Sector-137, Expressway, Noida, U.P., in the name of Mr. Narendra Rathore.

Date : 27-07-2022, Place : New Delhi Authorised Officer, State Bank of India

KG PETROCHEM LIMITED

CIN: L24117RJ1980PLC001999 Registered Office: C-171, Road NO.9J, V.K.I. Area, Jaipur Rajasthan-302013 Email: jproffice21@bhavik.biz Website: www.kgpetro.in

NOTICE OF 42ND ANNUAL GENERAL MEETING AND REMOTE E-VOTING INFORMATION

Notice is hereby given that:- 1. The 42nd Annual General Meeting ("AGM") of the Company will be held on Tuesday, August 23, 2022 at 12.30 P.M. (IST) through Video Conference/VC/ other Audio Visual Means (OVAM) to transact business as detailed in the Notice convening the Annual General Meeting in compliance with the provisions of the Companies Act, 2013 ("the Act") read with the General Circulars 2/2022 and 19/2021, other circulars issued by the Ministry of Corporate Affairs(MCA) and Circular SEBI/HO/CFD/CMD2/CIR/P/2022/62 dated May 13, 2022 issued by the Securities and Exchange Board of India (hereinafter collectively referred as the "the Circulars") without the physical presence of the shareholders at a common venue.

2. In compliance of the circulars, electronic copies of Notice of AGM and the Annual Report for the financial year 2021-2022 have been sent to all the shareholders on July 30, 2022 whose e-mail addresses are registered with the Company/ Depository Participant(s). The requirement of sending physical copy of the Notice of AGM and Annual Report to the shareholders has been dispensed with vide MCA Circular(s) and SEBI Circular.

3. In compliance with Section 108 of the Act read with Rule 20 of the Companies (Management and Administration) Rules, 2014 (as amended) and Regulation 44 of SEBI Listing Regulations (as amended) and Secretarial Standards on General Meetings issued by the Institute of Company Secretaries of India, the Shareholders are provided with the facility to cast their votes on all resolutions set forth in the Notice of AGM using electronic voting system (e-voting) provided by CDSL. The voting rights of Shareholders shall be in proportion to the equity shares held by them in the paid up share capital of the Company as on August 16, 2022.

4. In this regard, the shareholders are hereby further informed that: a. The remote e-voting period shall commence on Saturday, August 20, 2022 at 09:00 A.M. (IST) and shall end on Monday, August 22, 2022 at 5:00 P.M. (IST). The remote e-voting will be disabled thereafter. b. Shareholders may note that: i. Once the vote on a resolution is cast by the shareholder, the same shall not be allowed to change it subsequently. ii. The facility for voting will also be made available during the AGM and those shareholders present in the AGM through VC facility, who have not cast their vote on the resolutions through remote e-voting, shall be eligible to vote through the e-voting system during the AGM. iii. The shareholder who have cast their votes by remote e-voting prior to the AGM may also attend the AGM, but shall not be entitled to cast their votes again; and iv. Only persons whose name is recorded in the register of shareholders or in the register of beneficial owners maintained by the depositories as on the cut-off date shall be entitled to avail the facility of remote e-voting or e-voting at the AGM. c. Any person who acquires shares of the Company and become member of the Company after the dispatch of Notice of AGM and holding shares as on the cut-off date i.e. Tuesday, August 16, 2022 may obtain user id and password by following the procedures as mentioned in the Notice of AGM or by sending a request mail to helpdesk.evoting@cdsindia.com or jproffice21@bhavik.biz. However if a person is already registered with CDSL for e-voting then existing user id and password can be used for casting vote. d. In case of queries with respect to attending AGM & e-Voting, shareholders may refer the Frequently Asked Questions ("FAQs") and e-voting user manual available at the website or contact Mr. Rakesh Dalvi, Sr. Manager, (CDSL) Central Depository Services (India) Limited, A Wing, 25th Floor, Marathon Futurex, Mafatlal Mill Compounds, N M Joshi Marg, Lower Parel (East), Mumbai-400013 at helpdesk.evoting@cdsindia.com or call on 022-2305854243.

The Notice, Annual Report 2021-2022 and other relevant details are available on the company's website www.kgpetro.in, website of the Stock Exchange i.e. BSE Ltd. at www.bseindia.com and on CDSL website at www.evotingindia.com.

For KG Petrochem Ltd Sd/- Gauri Shanker Kandi Compliance Officer DIN: 00120330

TATA CAPITAL HOUSING FINANCE LTD.

Regd. Office: 11th Floor, Tower A, Peninsula Business Park, Ganpatrao Kadam Marg, Lower Parel, Mumbai-400013. CIN No. U67190MH2008PLC187552

DEMAND NOTICE Under Section 13 (2) of the Securitisation and Reconstruction of Financial Assets and Enforcement of Security Interest Act, 2002 ("Act") read with Rule 3 of the Security Interest (Enforcement) Rules, 2002 ("Rules").

Whereas the undersigned being the Authorised Officer of Tata Capital Housing Finance Limited (TCHFL) under the Act and in exercise of powers conferred under Section 13 (12) read with Rule 3 of the Rules already issued detailed Demand Notices dated below under Section 13(2) of the Act, calling upon the Borrower(s)/Co-Borrower(s)/Guarantor(s) (all singularly or together referred to as "Obligors")/Legal Heir(s)/Legal Representative(s) listed hereunder, to pay the amounts mentioned in the respective Demand Notices, within 60 days from the date of the respective Notice(s), as per details given below. Copies of the said Notices are served by Registered Post A.D. and are available with the undersigned, and the said Obligor(s)/Legal Heir(s)/Legal Representative(s), may, if they so desire, collect the respective copy from the undersigned on any working day during normal office hours.

In connection with the above, Notice is hereby given, once again, to the said Obligor(s) /Legal Heir(s)/Legal Representative(s) to pay to TCHFL, within 60 days from the date of the respective Notice(s), the amounts indicated herein below against their respective names, together with further interest as detailed below from the respective dates mentioned below in column (d) till the date of payment and / or realisation, read with the loan agreement and other documents/writings, if any, executed by the said Obligor(s). As security for due repayment of the loan, the following Secured Asset(s) have been mortgaged to TCHFL by the said Obligor(s) respectively.

Table with 4 columns: Contract No., Name of Obligor(s)/ Legal Heir(s)/Legal Representative(s), Total Outstanding Dues (Rs.) as on below date, Date of Demand Notice. Row 1: 10498 663, Mr. Vinod Kumar (Borrower) and Mrs. Saraswati (Co-Borrower), As on 20/07/2022, an amount of Rs. 20,71,790.00- (Rupees Twenty Lakh Seventy One Thousand Seven Hundred Ninety Only), 20-07-22

Description of the Secured Assets/Immovable Properties/ Mortgaged Properties: All piece & parcels of Residential Apartment/Unit bearing Flat No. 703, 07th Floor, Type - A, Admeasuring Carpet Area - 629.36 Sq. Ft., Balcony Area 100 Sq. Ft. Situated at Village Mujeri, Locality known as Aagman, Tower T - 02, Sector - 70, Faridabad - 121002 (Haryana).

TCHHL Mr. Atul Goel as (Borrower) and Mrs. Hemlata Goel as (Co-Borrower) As on 20/07/2022, an amount of Rs. 2,86,85,862.00/- (Rupees Two Crore Eighty Six Lakh Eighty Five Thousand Eight Hundred Sixty Two Only) 08-07-22

Description of the Secured Assets/Immovable Properties/ Mortgaged Properties: "All piece & parcels of First Floor (Without Roof Rights) of Freehold Residential Property bearing House No. 09, Admeasuring 324 Sq. Mtrs., Situated at Block - F, Vikaspur, New Delhi - 110018, with all common amenities mentioned in Sale Deed. Boundaries of Property No. 09 - North: Plot No. 10 & 11, South: Road 13.5 Mtrs., East: Plot No. 08, West: Path."

9458 Mr. Tarun Khanna as (Borrower) and Mrs. Anita Khanna as (Co-Borrower) As on 21/07/2022, an amount of Rs. 26,99,531/- (Rupees Twenty Six Lakh Ninety Eight Thousand Five Hundred Thirty One Only) 08-07-22

Description of the Secured Assets/Immovable Properties/ Mortgaged Properties: All piece & parcels of Residential 02BHK Apartment/Unit bearing No. G - 1406, 14th Floor, Admeasuring 1090 Sq. Ft., Situated at VVIP Homes, Block/Tower - G06, Type - F, Soltaire Infraromes Pvt. Ltd., Plot No. GC-03K/GH-03, Sector 16C, Gautam Budh Nagar, Greater Noida (West) - 201301, Uttar Pradesh.

9189 Mr. Nitin Gupta as (Borrower) and Mr. Tarun Gupta & Hitani Enterprises Pvt. Ltd. Through Its Directors (Co-Borrower) As on 21/07/2022, an amount of Rs. 33,53,163/- (Rupees Thirty Three Lakh Fifty Three Thousand One Hundred Sixty Three Only) 21-07-22

Description of the Secured Assets/Immovable Properties/ Mortgaged Properties: "All piece & parcels of Residential Property being Ground Floor (without Roof Rights) of Property bearing No. SK-4492, Admeasuring 90 Mtrs. (Covered Area), Situated at Shakti Khand - 04, Residential Colony Indrapuram, Ghaziabad, Tehsil & District Ghaziabad (Uttar Pradesh), with all common amenities mentioned in Sale Deed. Boundaries: - East - Plot No. SK-4497, West - Road 36' Wide, North - Plot No. SK-4493, South - Plot No. SK-4491."

1010 Mr. Ashok Kumar Garg as (Borrower) and Mrs. Laxmi Rani & Mr. Tarun Garg & Mr. Amit Kumar (Co-Borrower) As on 22/07/2022, an amount of Rs. 62,63,711/- (Rupees Sixty Two Lakh Sixty Three Thousand Seven Hundred Eleven Only) 08-07-22

Description of the Secured Assets/Immovable Properties/ Mortgaged Properties: All piece & parcels of Residential House bearing No. 338, Admeasuring 160 Sq. Yds., Situated at Sector 29, Urban Estate Faridabad, Tehsil & Distt. Faridabad (Haryana), with all common amenities mentioned in Sale Deed.

